

*Waheguru Ji Ka Khalsa,
Waheguru Ji Ki Fateh*

Today's Hukamnama

Wednesday 19-08-2020

ਧਨਾਸਰੀ ਮਹਲਾ ੧ ਛੰਤ
ੴ ਸਤਿਗੁਰ ਪ੍ਰਸਾਦਿ ॥

ਤੀਰਥਿ ਨਾਵਣੁ ਜਾਉ ਤੀਰਥੁ ਨਾਮੁ ਹੈ ॥
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥
ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥
ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ ॥
ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥
ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥੧॥
ਸਾਚਿ ਨ ਲਾਗੈ ਮੈਲੁ ਕਿਆ ਮਲੁ ਧੋਈਐ ॥
ਗੁਣਹਿ ਹਾਰੁ ਪਰੋਇ ਕਿਸ ਕਉ ਰੋਈਐ ॥
ਵੀਚਾਰਿ ਮਾਰੈ ਤਰੈ ਤਾਰੈ ਉਲਟਿ ਜੋਨਿ ਨ ਆਵਏ ॥
ਆਪਿ ਪਾਰਸੁ ਪਰਮ ਧਿਆਨੀ ਸਾਚੁ ਸਾਚੇ ਭਾਵਏ ॥
ਆਨੰਦੁ ਅਨਦਿਨੁ ਹਰਖੁ ਸਾਚਾ ਦੂਖ ਕਿਲਵਿਖ ਪਰਹਰੇ ॥
ਸਚੁ ਨਾਮੁ ਪਾਇਆ ਗੁਰਿ ਦਿਖਾਇਆ ਮੈਲੁ ਨਾਹੀ ਸਚ ਮਨੇ ॥੨॥
ਸੰਗਤਿ ਮੀਤ ਮਿਲਾਪੁ ਪੂਰਾ ਨਾਵਣੋ ॥
ਗਾਵੈ ਗਾਵਣਹਾਰੁ ਸਬਦਿ ਸੁਹਾਵਣੋ ॥
ਸਾਲਾਹਿ ਸਾਚੇ ਮੰਨਿ ਸਤਿਗੁਰੁ ਪੁੰਨ ਦਾਨ ਦਇਆ ਮਤੇ ॥
ਪਿਰ ਸੰਗਿ ਭਾਵੈ ਸਹਜਿ ਨਾਵੈ ਬੇਣੀ ਤ ਸੰਗਮੁ ਸਤ ਸਤੇ ॥

ਆਰਾਧਿ ਏਕੰਕਾਰੁ ਸਾਚਾ ਨਿਤ ਦੇਇ ਚੜੈ ਸਵਾਇਆ ॥
ਗਤਿ ਸੰਗਿ ਮੀਤਾ ਸੰਤਸੰਗਤਿ ਕਰਿ ਨਦਰਿ ਮੇਲਿ ਮਿਲਾਇਆ ॥੩॥
ਕਹਣੁ ਕਹੈ ਸਭੁ ਕੋਇ ਕੇਵਡੁ ਆਖੀਐ ॥
ਹਉ ਮੂਰਖੁ ਨੀਚੁ ਅਜਾਣੁ ਸਮਝਾ ਸਾਖੀਐ ॥
ਸਚੁ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤੁ ਮਨੁ ਮਾਨਿਆ ਮੇਰਾ ॥
ਕੂਚੁ ਕਰਹਿ ਆਵਹਿ ਬਿਖੁ ਲਾਦੇ ਸਬਦਿ ਸਚੈ ਗੁਰੁ ਮੇਰਾ ॥
ਆਖਣਿ ਤੋਟਿ ਨ ਭਗਤਿ ਭੰਡਾਰੀ ਭਰਿਪੁਰਿ ਰਹਿਆ ਸੋਈ ॥
ਨਾਨਕ ਸਾਚੁ ਕਹੈ ਬੇਨੰਤੀ ਮਨੁ ਮਾਂਜੈ ਸਚੁ ਸੋਈ ॥੪॥੧॥

ਅੰਗ ੬੮੭

TRANSLATION

Dhanaasree Mehlaa 1 Chhant

One Universal Creator God. By The Grace Of
The True Guru. Why should I bathe at sacred
shrines of pilgrimage? The Naam, the Name of the Lord,
is the sacred shrine of pilgrimage.

My sacred shrine of pilgrimage is spiritual wisdom within,
and contemplation on the Word of the Shabad.

The spiritual wisdom given by the Guru is the
True sacred shrine of pilgrimage, where the ten
festivals are always observed.

I constantly beg for the Name of the Lord; grant it to me,
O God, Sustainer of the world.

The world is sick, and the Naam is the medicine
to cure it; without the True Lord, filth sticks to it.

The Guru's Word is immaculate and pure;
it radiates a steady Light. Constantly bathe
in such a true shrine of pilgrimage. ||1||

Filth does not stick to the true ones; what filth do
they have to wash off?

If one strings a garland of virtues for oneself,
what is there to cry for?

One who conquers his own self through
contemplation is saved, and saves others as well;
he does not come to be born again.

The supreme meditator is Himself the philosopher's stone,
which transforms lead into gold.

The true man is pleasing to the True Lord.
He is in ecstasy, truly happy, night and day;
his sorrows and sins are taken away.

He finds the True Name, and beholds the Guru;
with the True Name in his mind, no filth sticks to him. ||2||

O friend, association with the Holy is
the perfect cleansing bath.

The singer who sings the Lord's Praises is
adorned with the Word of the Shabad.

Worship the True Lord, and believe in the True Guru;
this brings the merit of making donations to charity,
kindness and compassion.

The soul-bride who loves to be with her Husband
Lord bathes at the Triveni, the sacred place
where the Ganges, Jamuna and Saraswaati
Rivers converge, the Truest of the True.

Worship and adore the One Creator,
the True Lord, who constantly gives,
whose gifts continually increase.

Salvation is attained by associating with
the Society of the Saints, O friend; granting His Grace,
God unites us in His Union. ||3||

Everyone speaks and talks; how great should I say He is?

I am foolish, lowly and ignorant; it is only through the
Guru's Teachings that I understand.

True are the Teachings of the Guru. His Words are
Ambrosial Nectar; my mind is pleased and
appeased by them. Loaded down with
corruption and sin, people depart, and then
come back again; the True Shabad is found
through my Guru.

There is no end to the treasure of devotion;
the Lord is pervading everywhere.

Nanak utters this true prayer;
one who purifies his mind is True. ||4||1||

ANG 687